

ਇਨਾਮ ਬਾਰੇ ਫੈਸਲਾ ਕਰਨ ਦੀ ਪ੍ਰਕਿਰਿਆ

ਇਨਾਮ ਬਾਰੇ ਫੈਸਲਾ ਕਰਨ ਦੀ ਪ੍ਰਕਿਰਿਆ

1. ਢਾਹਾਂ ਇਨਾਮ ਦੀ ਸਲਾਹਕਾਰ ਕਮੇਟੀ ਜਿਉਰੀਆਂ ਦੇ ਗਠਨ ਦੀ ਨਿਗਰਾਨੀ ਕਰਦੀ ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ ਕਰਦੀ ਹੈ।
2. ਇਨਾਮ ਬਾਰੇ ਅੰਤਮ ਨਿਰਣੇ ਦਾ ਐਲਾਨ ਹੋਣ ਤਕ ਜਿਉਰੀਆਂ ਦੀ ਮੈਂਬਰਸ਼ਿਪ ਪੂਰੀ ਤਰ੍ਹਾਂ ਗੁਪਤ ਹੈ। ਸਲਾਹਕਾਰ ਕਮੇਟੀ ਦਾ ਮੁਖੀ, ਢਾਹਾਂ ਇਨਾਮ ਦੀ ਪ੍ਰਬੰਧਕੀ ਟੀਮ ਅਤੇ ਸੰਬੰਧਤ ਜਿਉਰੀ ਮੈਂਬਰ ਹੀ ਜਾਣਦੇ ਹਨ ਕਿ ਕੌਣ ਜਿਉਰੀਆਂ ਦੇ ਮੈਂਬਰ ਹਨ। ਸਲਾਹਕਾਰ ਕਮੇਟੀ ਤੋਂ ਸੁਝਾਅ ਹਾਸਲ ਕਰਨ ਉਪਰੰਤ ਸਲਾਹਕਾਰ ਕਮੇਟੀ ਦਾ ਮੁਖੀ ਜਿਉਰੀਆਂ ਦਾ ਗਠਨ ਕਰਦਾ ਹੈ।
3. ਸੈਂਟਰਲ ਜਿਉਰੀ ਦਾ ਨਿਰਣਾ ਅੰਤਮ ਹੈ। ਇਨਾਮ ਦਾ ਨਿਰਣਾ ਹੋਣ ਤਕ ਲੇਖਕ ਤੇ ਪੁਸਤਕ ਦੇ ਨਾਂ ਨੂੰ ਦਰਸਾਉਣ ਵਾਲੀਆਂ ਸਾਰੀਆਂ ਨਾਮਜ਼ਦਗੀਆਂ ਗੁਪਤ ਹਨ ਅਤੇ ਉਹਨਾਂ ਸੰਬੰਧੀ ਹੋਇਆ ਸਾਰਾ ਵਿਚਾਰ ਵਟਾਂਦਰਾ ਵੀ ਗੁਪਤ ਹੈ।
4. ਗੁਰਮੁਖੀ ਅਤੇ ਸ਼ਾਹਮੁਖੀ ਹਰੇਕ ਲਿੱਪੀ ਵਿਚਲੀਆਂ ਪੁਸਤਕਾਂ ਵਿਚੋਂ ਅੰਤਮ ਸੂਚੀ ਨਿਰਧਾਰਤ ਕਰਨ ਲਈ “ਗੁਰਮੁਖੀ ਜਿਉਰੀ” ਅਤੇ “ਸ਼ਾਹਮੁਖੀ ਜਿਉਰੀ” ਨਾਂ ਦੀਆਂ ਦੋ ਜਿਉਰੀਆਂ ਦਾ ਗਠਨ ਕੀਤਾ ਜਾਂਦਾ ਹੈ।
5. ਨਾਮਜ਼ਦਗੀ ਦੇ ਨੇਮਾਂ ਉੱਤੇ ਪੂਰੀਆਂ ਉਤਰਨ ਵਾਲੀਆਂ ਸਾਰੀਆਂ ਪੁਸਤਕਾਂ ਛਪੇ ਹੋਏ ਜਾਂ ਇਲੈਕਟ੍ਰਾਨਿਕ ਰੂਪ ਵਿਚ ਸਭ ਜਿਉਰੀ ਮੈਂਬਰਾਂ ਤਕ ਪੁੱਜਦੀਆਂ ਕੀਤੀਆਂ ਜਾਂਦੀਆਂ ਹਨ। ਆਪਣੇ ਨਾਲ ਸੰਬੰਧਤ ਲਿੱਪੀ ਵਿਚਲੀਆਂ ਸਾਰੀਆਂ ਪੁਸਤਕਾਂ ਨੂੰ ਵਾਚਣਾ ਇਹਨਾਂ ਜਿਉਰੀ ਮੈਂਬਰਾਂ ਦੀ ਜ਼ਿੰਮੇਵਾਰੀ ਹੈ।
6. ਗੁਰਮੁਖੀ ਅਤੇ ਸ਼ਾਹਮੁਖੀ ਜਿਉਰੀਆਂ ਆਪੋ ਆਪਣੀ ਲਿੱਪੀ ਵਿਚ ਘੱਟ ਤੋਂ ਘੱਟ 3 ਜਾਂ ਨਾਮਜ਼ਦ ਪੁਸਤਕਾਂ ਦੇ ਪੰਜਵੇਂ ਹਿੱਸੇ ਦੇ ਸੰਭਾਵੀ ਜੇਤੂਆਂ ਦੀ ਸੂਚੀ ਬਣਾ ਕੇ ਅੰਤਮ ਨਿਰਣੇ ਵਾਸਤੇ ਸੈਂਟਰਲ ਜਿਉਰੀ ਦੇ ਵਿਚਾਰਨ ਲਈ ਅਗਾਂਹ ਭੇਜਦੀਆਂ ਹਨ।
7. ਇਕ ਮੁਖ ਢਾਹਾਂ ਇਨਾਮ ਜੇਤੂ ਅਤੇ ਦੋ ਦੂਜੇ ਸਥਾਨ ਦੇ ਜੇਤੂਆਂ ਦਾ ਨਿਰਣਾ ਕਰਨ ਲਈ ਸੈਂਟਰਲ ਜਿਉਰੀ ਦਾ ਗਠਨ ਕੀਤਾ ਜਾਂਦਾ ਹੈ, ਜੋ ਇਸ ਢੰਗ ਨਾਲ ਫੈਸਲਾ ਕਰਦੀ ਹੈ ਕਿ ਕੁਲ ਤਿੰਨ ਇਨਾਮਾਂ ਵਿਚੋਂ ਇਕ ਜ਼ਰੂਰ ਹਰ ਲਿੱਪੀ ਦੇ ਹਿੱਸੇ ਆਵੇ।
8. ਸੈਂਟਰਲ ਜਿਉਰੀ ਦੇ ਮੈਂਬਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਦੋਵੇਂ ਲਿੱਪੀਆਂ ਪੜ੍ਹਨ ਦੇ ਕਾਬਲ ਹੋਣ।
9. ਕੋਈ ਵਿਅਕਤੀ ਉਪਰੋਥਲੀ ਦੂਜੇ ਸਾਲ ਜਿਉਰੀ ਦਾ ਮੈਂਬਰ ਨਹੀਂ ਬਣ ਸਕਦਾ।
10. ਜਿਸ ਸਾਲ ਕੋਈ ਵਿਅਕਤੀ ਜਿਉਰੀ ਦਾ ਮੈਂਬਰ ਹੈ, ਉਸ ਸਾਲ ਉਹ ਕਿਸੇ ਤਰ੍ਹਾਂ ਦੀ ਕੋਈ ਨਾਮਜ਼ਦਗੀ ਨਹੀਂ ਭਰ ਸਕਦਾ।



ਪੁਸਤਕਾਂ ਨਾਮਜ਼ਦ ਕਰਨ ਲਈ ਸ਼ਰਤਾਂ

1. ਇਨਾਮ ਵਾਸਤੇ ਵਿਚਾਰੇ ਜਾਣ ਦੇ ਯੋਗ ਹੋਣ ਲਈ ਹਰ ਪੁਸਤਕ ਦਾ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਛਪੇ ਪਹਿਲੇ ਐਡੀਸ਼ਨ ਵਜੋਂ ਨਾਵਲ ਜਾਂ ਕਹਾਣੀ ਸੰਗ੍ਰਹਿ ਹੋਣਾ ਜ਼ਰੂਰੀ ਹੈ। ਪਹਿਲਾਂ ਪ੍ਰਕਾਸ਼ਤ ਹੋਈਆਂ ਪੁਸਤਕਾਂ ਦੀ ਪੁਨਰ ਛਾਪ ਇਨਾਮ ਦੇ ਯੋਗ ਨਹੀਂ, ਅਤੇ ਨਾ ਹੀ ਸੰਬੰਧਤ ਪੁਸਤਕ ਦਾ ਅੱਧ ਤੋਂ ਜ਼ਿਆਦਾ ਹਿੱਸਾ ਪਹਿਲਾਂ ਪੁਸਤਕ ਰੂਪ ਵਿਚ ਛਪਿਆ ਹੋਣਾ ਚਾਹੀਦਾ ਹੈ।
2. ਲੇਖਕ ਖੁਦ ਜਾਂ ਉਸ ਵੱਲੋਂ ਕੋਈ ਵੀ ਹੋਰ ਵਿਅਕਤੀ ਪੁਸਤਕ ਦੀ ਨਾਮਜ਼ਦਗੀ ਭਰ ਸਕਦਾ ਹੈ। ਦੂਸਰੀ ਹਾਲਤ ਵਿਚ ਨਾਮਜ਼ਦਗੀ ਭਰਨ ਵਾਲੇ ਵਿਅਕਤੀ ਕੋਲ ਇਸ ਮੰਤਵ ਲਈ ਸੰਬੰਧਤ ਲੇਖਕ ਦੀ ਸਪਸ਼ਟ ਲਿਖਤੀ ਇਜਾਜ਼ਤ ਹੋਣੀ ਚਾਹੀਦੀ ਹੈ।
3. ਨਾਮਜ਼ਦ ਹੋਈ ਪੁਸਤਕ ਦਾ ਇਨਾਮ ਤੋਂ ਪਹਿਲੇ ਸਾਲ ਛਪਿਆ ਹੋਣਾ ਜ਼ਰੂਰੀ ਹੈ। ਮਿਸਾਲ ਵਜੋਂ ਸਾਲ 2018 ਦੇ ਇਨਾਮ ਲਈ ਪੁਸਤਕ 2017 ਵਿਚ ਛਪੀ ਹੋਣੀ ਚਾਹੀਦੀ ਹੈ।
4. ਨਾਮਜ਼ਦ ਹੋਈ ਪੁਸਤਕ ਉੱਤੇ ISBN ਨੰਬਰ ਛਪਿਆ ਹੋਣਾ ਲਾਜ਼ਮੀ ਹੈ।
5. ਨਾਮਜ਼ਦ ਕੀਤੀ ਗਈ ਕਿਤਾਬ ਦੀਆਂ ਤਿੰਨ ਛਪੀਆਂ ਕਾਪੀਆਂ ਢਾਹਾਂ ਇਨਾਮ ਨੂੰ ਡਾਕ ਰਾਹੀਂ ਕਨੇਡਾ ਵਿਚ ਭੇਜਣੀਆਂ ਲਾਜ਼ਮੀ ਹਨ। ਪੁਸਤਕ ਦਾ ਇਲੈਕਟ੍ਰਾਨਿਕ ਰੂਪ ਈਮੇਲ ਰਾਹੀਂ ਭੇਜ ਦਿੱਤਾ ਜਾਵੇ। ਪੜਤਾਲ ਉਪਰੰਤ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੀ ਕਿਤਾਬ ਹੀ ਜਿਉਰੀ ਮੈਂਬਰਾਂ ਦੇ ਵਾਚਣ ਲਈ ਅਗਾਂਹ ਭੇਜੀ ਜਾਵੇਗੀ।
6. ਸਭ ਨਾਮਜ਼ਦਗੀਆਂ ਇਨਾਮ ਵਾਲੇ ਸਾਲ ਦੀ 31 ਮਾਰਚ ਤਕ ਪੁੱਜਣੀਆਂ ਜ਼ਰੂਰੀ ਹਨ।
7. ਮੁਖ ਢਾਹਾਂ ਇਨਾਮ ਜਿੱਤਣ ਵਾਲਾ ਲੇਖਕ ਮੁੜਕੇ ਨਾਮਜ਼ਦਗੀ ਨਹੀਂ ਭਰ ਸਕਦਾ ਜਦਕਿ ਦੂਜੇ ਸਥਾਨ ਦੇ ਇਨਾਮ ਜੇਤੂਆਂ ਉੱਤੇ ਅਜਿਹੀ ਕੋਈ ਪਾਬੰਦੀ ਨਹੀਂ।

